

ਖਿੜਕੀਆਂ ਨੂੰ ਸਾਫ਼ ਕਰਦੇ ਸਮੇਂ ਸੁਰੱਖਿਆ ਨੂੰ ਪਹਿਲ ਦਿਓ

ਰੁਕੋ! ਗਰਿੱਲਾਂ ਤੋਂ ਬਿਨਾਂ ਖਿੜਕੀਆਂ ਨੂੰ ਸਾਫ਼ ਕਰਨ ਲਈ ਫਰਸ਼ ਤੋਂ ਉੱਚਾ ਖੜੇ ਹੋਣਾ ਜੋਖਮ ਭਰਿਆ ਹੈ।

ਫਰਸ਼ 'ਤੇ ਖੜ੍ਹੇ ਹੋਵੋ ਅਤੇ ਲੰਬੇ ਹੈਂਡਲ ਨਾਲ ਇੱਕ ਟੂਲ ਦੀ ਵਰਤੋਂ ਕਰੋ।

ਜੇਕਰ ਵਿਹਾਰਕ ਹੋਵੇ ਤਾਂ ਖਿੜਕੀ ਤੇ ਗਰਿੱਲ ਲਗਾਓ।

ਰੁਕੋ! ਖਿੜਕੀਆਂ ਦੀ ਸਫ਼ਾਈ ਕਰਦੇ ਸਮੇਂ ਸਰੀਰ ਨੂੰ ਬਾਹਰ ਵੱਲ ਕੱਢਣਾ ਖ਼ਤਰਨਾਕ ਹੈ।

ਖਿੜਕੀਆਂ ਦੀਆਂ ਗਰਿੱਲਾਂ ਨੂੰ ਤਾਲਾਬੰਦ ਰੱਖੋ।

ਰੁਕੋ! ਖਿੜਕੀਆਂ ਦੀਆਂ ਗਰਿੱਲਾਂ ਤੇ ਭਾਰ ਨਾ ਦਿਉ।

ਸਫ਼ਾਈ ਕਰਦੇ ਸਮੇਂ ਸਿਰਫ਼ ਆਪਣੀਆਂ ਬਾਹਾਂ ਖਿੜਕੀਆਂ ਤੋਂ ਬਾਹਰ ਕੱਢੋ।

ਖਿੜਕੀਆਂ ਨੂੰ ਸਾਫ਼ ਕਰਦੇ ਸਮੇਂ ਸੁਰੱਖਿਆ ਨੂੰ ਪਹਿਲ ਦਿਓ। 1 ਜਨਵਰੀ, 2017 ਨੂੰ ਜਾਂ ਇਸ ਤੋਂ ਬਾਅਦ ਹਸਤਾਖਰ

ਕੀਤੇ ਇਕਰਾਰਨਾਮੇ ਲਈ, ਰੁਜ਼ਗਾਰਦਾਤਾਵਾਂ ਅਤੇ ਵਿਦੇਸ਼ੀ ਘਰੇਲੂ ਸਹਾਇਕਾਂ ਨੂੰ ਬਾਹਰ ਵੱਲ ਮੂੰਹ ਵਾਲੀਆਂ

ਖਿੜਕੀਆਂ ਦੀ ਸਫ਼ਾਈ ਬਾਰੇ ਨਵੀਂ ਧਾਰਾ ਦੀ ਪਾਲਣਾ ਕਰਨੀ ਚਾਹੀਦੀ ਹੈ